

ਯੂਨਾਈਟਿਡ ਸਿੱਖਜ਼ ਦੀ ਵਜ੍ਹਾ ਨਾਲ ਮੈਂ ਹੁਣ ਆਪਣੇ ਪਰਿਵਾਰ ਨੂੰ ਸਹਾਰਾ ਦੇਣ ਦੇ ਸਮਰੱਥ ਹਾਂ

09 ਅਗਸਤ 2016, ਲੁਧਿਆਣਾ, ਪੰਜਾਬ

ਕੱਪੜੇ ਨਿਰਮਾਣ 'ਤੇ ਸਨਅੱਤ ਹੁਨਰ ਵਿਕਾਸ ਪ੍ਰੋਗਰਾਮ, ਜੋ ਕਿ ਪਿਛਲੇ ਦਿਨੀਂ ਯੂਨਾਈਟਿਡ ਸਿੱਖਜ਼ ਵੱਲੋਂ ਗੁਰਕਿਰਪਾ ਹੈਲਥ ਨੈਟਵਰਕ ਧਮੋਟ, ਲੁਧਿਆਣਾ, ਵਿਖੇ ਕਰਵਾਇਆ ਗਿਆ, 02 ਅਗਸਤ 2016 ਨੂੰ ਸਮਾਪਤ ਹੋਇਆ। ਇਹ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦਾ ਪ੍ਰਾਜੈਕਟ ਸੀ।



ਪ੍ਰੋਗਰਾਮ 'ਚ ਭਾਗ ਲੈਣ ਵਾਲਿਆਂ ਸਾਰੀਆਂ ਔਰਤਾਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੀ ਬੇਨਤੀ ਮੰਨਣ ਉਪਰੰਤ ਯੂਨਾਈਟਿਡ ਸਿੱਖਜ਼ ਦੇ ਰਿਟਾਇਰਡ ਕਰਨਲ ਮਨਮੋਹਨ ਸਿੰਘ ਅਤੇ ਅਮ੍ਰਿਤਪਾਲ ਸਿੰਘ ਵੱਲੋਂ ਪਿੰਡ ਦੇ ਸਰਪੰਚ ਤੋਂ ਇਹ ਪ੍ਰੋਗਰਾਮ ਕਰਵਾਉਣ ਦੀ ਆਗਿਆ ਲਈ ਗਈ ਅਤੇ 2 ਜੂਨ 2016 ਨੂੰ ਪ੍ਰੋਗਰਾਮ ਸ਼ੁਰੂ ਹੋਇਆ। ਮੰਤਰਾਲੇ ਵੱਲੋਂ ਸੁਖਵਿੰਦਰ ਕੌਰ ਨੂੰ ਬਤੌਰ ਟ੍ਰੇਨਰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ 29 ਔਰਤਾਂ ਨੂੰ ਕੱਪੜੇ ਨਿਰਮਾਣ ਦੀ ਸਿਖਲਾਈ ਦਿੱਤੀ।



ਪ੍ਰੋਗਰਾਮ 'ਚ ਭਾਗ ਲੈਣ ਵਾਲਿਆਂ ਔਰਤਾਂ ਆਪਣੇ ਦੁਆਰਾ ਤਿਆਰ ਕੀਤੇ ਗਏ ਕੱਪੜੇ ਦਿਖਾਉਂਦੀਆਂ ਹੋਈਆਂ

02 ਅਗਸਤ 2016 ਨੂੰ ਸਾਰੀਆਂ ਭਾਗ ਲੈਣ ਵਾਲਿਆਂ ਔਰਤਾਂ ਨੇ ਆਪਣੇ ਦੁਆਰਾ ਤਿਆਰ ਕੀਤੇ ਗਏ ਕੱਪੜਿਆਂ ਦੀ ਪ੍ਰਦਰਸ਼ਨੀ ਲਾਈ। ਉਨ੍ਹਾਂ ਨੂੰ ਯੂਨਾਈਟਿਡ ਸਿੱਖਜ਼ ਦੇ ਕਾਰਜਕਰਤਾ, ਮੰਤਰਾਲੇ ਦੇ ਅਧਿਕਾਰੀਆਂ, ਪਿੰਡ ਦੇ ਸਰਪੰਚ ਪ੍ਰਗਟ ਸਿੰਘ, ਪੰਚ ਪਰਮਜੀਤ ਸਿੰਘ ਅਤੇ ਭਰਪੂਰ ਸਿੰਘ ਦੀ ਮੌਜੂਦਗੀ 'ਚ ਪ੍ਰਮਾਣ ਪੱਤਰ ਦਿੱਤੇ ਗਏ।

"ਇਨ੍ਹਾਂ ਔਰਤਾਂ ਨੂੰ ਇਸ ਪ੍ਰੋਗਰਾਮ ਦਾ ਲਾਭ ਉਠਾਉਣਿਆਂ ਦੇਖਣਾ ਆਪਣਾ ਆਪ 'ਚ ਇੱਕ ਤਸੱਲੀ ਦੇਣ ਵਾਲਾ ਤਜਰਬਾ ਸੀ ਕਿਉਂਕਿ ਇਸ ਦੀ ਮੱਦਦ ਨਾਲ ਇਹ ਔਰਤਾਂ ਆਮਦਨ ਪੈਦਾ ਕਰ ਪਾਉਣਗੀਆਂ", ਯੂਨਾਈਟਿਡ ਸਿੱਖਜ਼ ਦੇ ਕਾਰਜਕਰਤਾ ਅਮ੍ਰਿਤਪਾਲ ਸਿੰਘ ਨੇ ਕਿਹਾ, ਜੋ ਕਿ ਧਮੋਟ ਵਿਖੇ ਗੁਰਕਿਰਪਾ ਹੈਲਥ ਨੈਟਵਰਕ ਨੇ ਨਾਮ ਹੇਠ ਇੱਕ ਹਸਪਤਾਲ ਚਲਾਉਂਦੇ ਹਨ।



ਮੰਤਰਾਲੇ ਦੇ ਕੁੰਦਨ ਲਾਲ ਪ੍ਰੋਗਰਾਮ 'ਚ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ

ਸੁਰੇਸ਼ ਕੁਮਾਰ ਕਪੂਰ, ਦੋਰਾਹੇ ਤੋਂ ਸਟੇਟ ਬੈਂਕ ਆਫ ਪਟਿਆਲਾ ਦੇ ਰਿਟਾਇਰਡ ਬੈਂਕ ਮੈਨੇਜਰ, ਨੇ ਔਰਤਾਂ ਨੂੰ ਕੰਮ ਸ਼ੁਰੂ ਕਰਨ ਲਈ ਲੋਨ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਯੂਨਾਈਟਿਡ ਸਿੱਖਜ਼ ਵੱਲੋਂ ਇਨ੍ਹਾਂ ਔਰਤਾਂ ਨੂੰ ਲੋਨ ਦਵਾਉਣ 'ਚ ਸਹਾਇਤਾ ਕੀਤੀ ਜਾਵੇਗੀ।



ਮੰਤਰਾਲੇ ਦੀ ਸ਼ਗਨ ਵਰਮਾ ਔਰਤਾਂ ਨੂੰ ਸੰਬੋਧਨ ਕਰਦੀ ਹੋਈ

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਸ਼ਗਨ ਵਰਮਾ, ਸੁਖਵਿੰਦਰ ਕੌਰ, ਕੁੰਦਨ ਲਾਲ ਅਤੇ ਕਮਲ ਸਿੰਘ ਵੱਲੋਂ ਔਰਤਾਂ ਨੂੰ ਆਪਣੇ ਕਾਰੋਬਾਰ ਖੋਲਣ ਲਈ ਉਤਸ਼ਾਹਿਤ ਕੀਤਾ ਗਿਆ।

ਜੋਤੀ, ਭਾਗ ਲੈਣ ਵਾਲੀਆਂ ਔਰਤਾਂ 'ਚੋਂ ਇੱਕ, ਨੇ ਕਿਹਾ, "ਮੈਂ ਯੂਨਾਈਟਿਡ ਸਿੱਖਜ਼ ਦੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਨ੍ਹਾਂ ਨੇ ਸਾਡੇ ਲਈ ਇਹ ਉਪਰਾਲਾ ਕੀਤਾ।

ਸਾਨੂੰ ਇਹ ਮਿਸ਼ਨ ਅੱਗੇ ਜਾਰੀ ਰੱਖਣ ਲਈ ਮਦਦ ਕਰੋ ਅਤੇ ਆਪਣਾ ਯੋਗਦਾਨ ਪਾਓ। ਸਾਡੇ ਨਾਲ ਵਲੰਟੀਅਰ ਕਰੋ ਜਾਂ ਇਨ੍ਹਾਂ ਕਾਰਜਾਂ ਲਈ ਦਾਨ ਕਰੋ।

ਜਾਰੀ ਕਰਤਾ

ਗੁਰਸਿਮਰਨਜੀਤ ਕੌਰ

ਪ੍ਰਾਜੈਕਟ ਕੋਆਰਡੀਨੇਟਰ

ਯੂਨਾਈਟਿਡ ਸਿੱਖਜ਼

ਈ-ਮੇਲ: contact@unitedsikhs.org